

13 ਫਰਵਰੀ, 2018

ਉਹੀ ਵਧੀਆ ਮਾਰਕੀਟ, ਉਹੀ ਵਧੀਆ ਸਥਾਨ
ਡਾਉਨਟਾਉਨ ਬ੍ਰੈਮਪਟਨ ਫਾਰਮਰਸ ਮਾਰਕੀਟ (ਕਿਸਾਨਾਂ ਦੀ ਮਾਰਕੀਟ) 2018 ਵਿੱਚ ਮੇਨ ਸਟ੍ਰੀਟ
ਵਿਖੇ ਚੱਲੇਗੀ

ਬ੍ਰੈਮਪਟਨ, ਓਨਟਾਰੀਓ – 2018 ਦੀ ਡਾਉਨਟਾਉਨ ਫਾਰਮਰਸ ਮਾਰਕੀਟ (Downtown Brampton Farmers' Market) ਸ਼ਨੀਵਾਰ, 16 ਜੂਨ ਨੂੰ ਖੁੱਲ੍ਹਣ ਲਈ ਤਿਆਰ ਹੈ, ਅਤੇ ਇਹ ਡਾਉਨਟਾਉਨ ਬ੍ਰੈਮਪਟਨ (Downtown Brampton) ਵਿੱਚ ਮੇਨ ਸਟ੍ਰੀਟ (Main Street) 'ਤੇ ਲੇਬਰ ਡੇ (Labour Day), ਸ਼ਨੀਵਾਰ, 1 ਸਤੰਬਰ ਤੱਕ, ਸਵੇਰੇ 7 ਵਜੇ ਤੋਂ ਦੁਪਹਿਰ ਬਾਅਦ 1 ਵਜੇ ਤੱਕ ਚੱਲੇਗੀ।

ਇਸਦੇ ਬਾਅਦ 2018 ਦੀ ਹਾਰਵੈਸਟ ਮਾਰਕੀਟ (Harvest Market) ਖੁੱਲ੍ਹੇਗੀ, ਜਿਸਦੀ ਸੀਜ਼ਨ ਲਈ ਜਲਦੀ ਸ਼ੁਰੂਆਤ ਲੇਬਰ ਡੇ ਦੇ ਲੰਮੇ ਵੀਕੈਂਡ ਦੇ ਇੱਕ ਹਫ਼ਤੇ ਬਾਅਦ – ਸ਼ਨੀਵਾਰ, 8 ਸਤੰਬਰ ਨੂੰ ਹੋਵੇਗੀ। ਹਾਰਵੈਸਟ ਮਾਰਕੀਟ ਇਸ ਸਾਲ ਇੱਕ ਨਵੇਂ ਸਥਾਨ 'ਤੇ ਹੋਵੇਗੀ, ਜੋ ਹੈ – ਰੋਜ਼ਲੀ ਪਾਰਕ (Rosalea Park) (ਕੇਨ ਵਿਲਨਸ ਡ੍ਰਾਈਵ (Ken Whillans Drive) ਅਤੇ ਚਰਚ ਸਟ੍ਰੀਟ ਈਸਟ (Church Street East)) – ਅਤੇ ਸ਼ਨੀਵਾਰ, 3 ਨਵੰਬਰ, 2018 ਤੱਕ ਸਵੇਰੇ 8 ਵਜੇ ਤੋਂ ਦੁਪਹਿਰ ਬਾਅਦ 1 ਵਜੇ ਤੱਕ ਚੱਲੇਗੀ।

ਇਹਨਾਂ ਤਬਦੀਲੀਆਂ ਦਾ ਕਾਰਨ ਡਾਉਨਟਾਉਨ ਰੀਇਮੈਜਿਨਿਡ (ਪੁਨਰਵਿਚਾਰਿਤ) (Downtown Reimagined) ਪ੍ਰੋਜੈਕਟ ਹੈ, ਜਿਸਦੀ ਜ਼ਿੰਮੇਵਾਰੀ ਰੀਜਨ ਆਫ ਪੀਲ (Region of Peel) ਦੇ ਸਹਿਯੋਗ ਨਾਲ ਲਈ ਜਾ ਰਹੀ ਹੈ। ਇਹ ਪ੍ਰੋਜੈਕਟ ਪੁਰਾਣੇ ਇੰਫਰਾਸਟ੍ਰਕਚਰ ਨੂੰ ਬਦਲੇਗਾ, ਜਿਵੇਂ ਕਿ ਜਲ ਪ੍ਰਣਾਲੀਆਂ (ਵਾਟਰਮੇਨਸ) ਅਤੇ ਸੀਵਰ ਅਤੇ ਡਾਉਨਟਾਉਨ ਸਟ੍ਰੀਟਸਕੇਪ ਨੂੰ ਮੁੜ ਸ਼ਕਤੀਸ਼ਾਲੀ ਬਣਾਵੇਗਾ। ਪ੍ਰੋਜੈਕਟ ਸਬੰਧੀ ਉਸਾਰੀ 2018 ਦੀ ਪਤਝੜ ਦੀ ਰੁੱਤ ਵਿੱਚ ਸ਼ੁਰੂ ਹੋਣ ਦਾ ਅਨੁਮਾਨ ਹੈ। ਸ਼ੁਰੂਆਤ ਕਰਨ ਦੀ ਸੰਸ਼ੋਧਿਤ ਤਾਰੀਖ ਦੇ ਮੁਤਾਬਕ ਇਸ ਸਾਲ ਦੀ ਫਾਰਮਰਸ ਮਾਰਕੀਟ 1 ਸਤੰਬਰ ਤੱਕ, ਮੇਨ ਸਟ੍ਰੀਟ ਨੋਰਥ (Main Street North) ਅਤੇ ਸਾਊਥ (South) 'ਤੇ ਰਹੇਗੀ।

ਸਾਰੇ ਵਿਕਰੇਤਾਵਾਂ ਨੂੰ ਸੱਦਾ ਦੇਣਾ

ਕੀ ਤੁਸੀਂ ਇੱਕ ਬ੍ਰੈਮਪਟਨ ਮਾਰਕੀਟ ਵਿਖੇ ਵਿਕਰੀ ਕਰਨ ਦੇ ਇੱਛੁੱਕ ਕਿਸਾਨ ਜਾਂ ਵਿਕਰੇਤਾ ਹੋ? ਸਿਟੀ ਆਫ ਬ੍ਰੈਮਪਟਨ (City of Brampton) ਦੀਆਂ ਮਾਰਕੀਟਸ ਲਈ ਅਰਜ਼ੀਆਂ ਸੋਮਵਾਰ, 12 ਫਰਵਰੀ ਨੂੰ ਸ਼ੁਰੂ ਹੋਣਗੀਆਂ। ਕਿਰਪਾ ਕਰਕੇ ਹੇਠਾਂ ਸੂਚੀਬੱਧ ਮਾਰਕੀਟ ਵਿਕਲਪਾਂ ਦੀ ਸਮੀਖਿਆ ਕਰੋ ਅਤੇ ਵਿਕਰੇਤਾ ਅਰਜ਼ੀਆਂ ਲਈ www.brampton.ca 'ਤੇ ਜਾਓ।

ਡਾਉਨਟਾਉਨ ਬ੍ਰੈਮਪਟਨ ਫਾਰਮਰਸ ਮਾਰਕੀਟ ਕਲਾਕਾਰ ਅਤੇ ਮਾਰਕੀਟ · ਹਰੇਕ ਸ਼ਨੀਵਾਰ · 16 ਜੂਨ ਤੋਂ 1 ਸਤੰਬਰ, 2018 ਤੱਕ

- ਕਿਸਾਨ (ਪਰੰਪਰਾਗਤ ਅਤੇ ਓਰਗੈਨਿਕ ਸਮੇਤ)
- ਭੋਜਨ ਪਦਾਰਥ ਉਤਪਾਦਕ

- ਸ਼ਿਲਪਕਾਰ
- ਹੱਥ ਨਾਲ ਬਣੀਆਂ ਵਸਤਾਂ
- ਵਿਲੱਖਣ ਵਸਤਾਂ

ਮਾਊਂਟ ਪਲੈਜ਼ੈਂਟ ਵਿਲੇਜ ਮਾਰਕੀਟ (Mount Pleasant Village Market) · ਹਰੇਕ ਵੀਰਵਾਰ · 21 ਜੂਨ ਤੋਂ 4 ਅਕਤੂਬਰ, 2018 ਤੱਕ

- ਕਿਸਾਨ (ਪਰੰਪਰਾਗਤ ਅਤੇ ਓਰਗੈਨਿਕ ਸਮੇਤ)
- ਭੋਜਨ ਪਦਾਰਥ ਉਤਪਾਦਕ (ਹਲਾਲ ਸਮੇਤ)
- ਸ਼ਿਲਪਕਾਰ

ਫਾਰਮਰਸ ਮਾਰਕੀਟ ਬਾਰੇ ਤਾਜ਼ਾ ਜਾਣਕਾਰੀ ਲਈ, www.brampton.ca/events 'ਤੇ ਜਾਓ। ਡਾਊਨਟਾਊਨ ਰਿਮੈਜਿਨਿਡ (ਪੁਨਰਵਿਚਾਰਿਤ) ਸਬੰਧੀ ਜਾਣਕਾਰੀ brampton.ca/downtownreimagined 'ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।

-30-

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੂਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](https://twitter.com/brampton) ਅਤੇ [Facebook](https://facebook.com/brampton) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਨੈਟਲੀ ਸਟੋਗਡਿਲ (Natalie Stogdil)

ਮੀਡੀਆ ਕੋਆਰਡੀਨੇਟਰ

ਸਿਟੀ ਆਫ ਬ੍ਰੈਂਪਟਨ

905.874.3654 | natalie.stogdill@brampton.ca